

 Print Page

## Sri Guru Granth Sahib

Displaying 1279 of

ਮਨਮੁਖ ਦੁਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ ॥

Manamukh Dhoojee Tharaf Hai Vaekhahu Nadhar Nihaal ||

The self-willed manmukh is on the wrong side. You can see this with your own eyes.

ਮਲਾਰ ਵਾਰ (ਮਃ ੧) (੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧

Raag Malar Guru Amar Das

ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ ॥

Faahee Faathhae Mirag Jio Sir Dheesai Jamakaal ||

He is caught in the trap like the deer; the Messenger of Death hovers over his head.

ਮਲਾਰ ਵਾਰ (ਮਃ ੧) (੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧

Raag Malar Guru Amar Das

ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ ॥

Khudhhaa Thrisanaa Nindhaa Buree Kaam Krodhh Vikaraal ||

Hunger, thirst and slander are evil; sexual desire and anger are horrible.

ਮਲਾਰ ਵਾਰ (ਮਃ ੧) (੧) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੨

Raag Malar Guru Amar Das

ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ ॥

Eaenee Akhee Nadhar N Aavee Jichar Sabadh N Karae Beechaar ||

These cannot be seen with your eyes, until you contemplate the Word of the Shabad.

ਮਲਾਰ ਵਾਰ (ਮਃ ੧) (੧) ਸ. (੩) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੨

Raag Malar Guru Amar Das

ਤੁਧੁ ਭਾਵੈ ਸੰਤੋਖੀਆਂ ਚੁਕੈ ਆਲ ਜੰਜਾਲੁ ॥

Thudhh Bhaavai Santhokheeeaan Chookai Aal Janjaal ||

Whoever is pleasing to You is content; all his entanglements are gone.

ਮਲਾਰ ਵਾਰ (ਮਃ ੧) (੧) ਸ. (੩) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੩

Raag Malar Guru Amar Das

ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥

Mool Rehai Gur Saeviai Gur Pourree Bohithh ||

Serving the Guru, his capital is preserved. The Guru is the ladder and the boat.

ਮਲਾਰ ਵਾਰ (ਮਃ ੧) (੧) ਸ. (੩) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੩

*Raag Malar Guru Amar Das*

ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥

Naanak Lagee Thath Lai Thoon Sachaa Man Sach ||1||

O Nanak, whoever is attached to the Lord receives the essence; O True Lord, You are found when the mind is true. ||1||

ਮਲਾਰ ਵਾਰ (ਮਃ ੧) (੧) ਸ. (੩) ੧:੧੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੩

*Raag Malar Guru Amar Das*

ਮਹਲਾ ੧ ॥

Mehalaa 1 ||

First Mehl:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯

ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥

Haeko Paadhhar Haek Dhar Gur Pourree Nij Thhaan ||

There is one path and one door. The Guru is the ladder to reach one's own place.

ਮਲਾਰ ਵਾਰ (ਮਃ ੧) (੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੪

*Raag Malar Guru Nanak Dev*

ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥

Roorro Thaakur Naanaka Sabh Sukh Saacho Naam ||2||

Our Lord and Master is so beautiful, O Nanak; all comfort and peace are in the Name of the True Lord. ||2||

ਮਲਾਰ ਵਾਰ (ਮਃ ੧) (੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੪

*Raag Malar Guru Nanak Dev*

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯

ਆਪੀਨੈ ਆਪੁ ਸਾਜਿ ਆਪੁ ਪਛਾਣਿਆ ॥

Aapeenhai Aap Saaj Aap Pashhaaniaa ||

He Himself created Himself; He Himself understands Himself.

ਮਲਾਰ ਵਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੫

*Raag Malar Guru Nanak Dev*

ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ ॥

Anbar Dhharath Vishhorr Chandhoaa Thaaniala ॥

Separating the sky and the earth, He has spread out His canopy.

ਮਲਾਰ ਵਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੫

*Raag Malar Guru Nanak Dev*

ਵਿਣੁ ਥੰਮ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ ॥

Vin Thhanmhaa Gagan Rehaae Sabadh Neesaaniaa ॥

Without any pillars, He supports the sky, through the insignia of His Shabad.

ਮਲਾਰ ਵਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੬

*Raag Malar Guru Nanak Dev*

ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ ॥

Sooraj Chandh Oupaae Joth Samaaniaa ॥

Creating the sun and the moon, He infused His Light into them.

ਮਲਾਰ ਵਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੬

*Raag Malar Guru Nanak Dev*

ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥

Keeeeae Raath Dhinanth Choj Viddaaniaa ॥

He created the night and the day; Wondrous are His miraculous plays.

ਮਲਾਰ ਵਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੭

*Raag Malar Guru Nanak Dev*

ਤੀਰਥ ਧਰਮ ਵੀਚਾਰ ਨਾਵਣੁ ਪੁਰਬਾਣਿਆ ॥

Theerathh Dharam Veechaar Naavan Purabaaniaa ॥

He created the sacred shrines of pilgrimage, where people contemplate righteousness and Dharma, and take cleansing baths on special occasions.

ਮਲਾਰ ਵਾਰ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੭

*Raag Malar Guru Nanak Dev*

ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥

Thudhh Sar Avar N Koe K Akh Vakhaaniaa ॥

There is no other equal to You; how can we speak and describe You?

ਮਲਾਰ ਵਾਰ (ਮਃ ੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੮  
Raag Malar Guru Nanak Dev

ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥

Sachai Thakhath Nivaas Hor Aavan Jaaniaa ||1||

You are seated on the throne of Truth; all others come and go in reincarnation. ||1||

ਮਲਾਰ ਵਾਰ (ਮਃ ੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੮  
Raag Malar Guru Nanak Dev

ਸਲੋਕ ਮਃ ੧ ॥

Salok Ma 1 ||

Shalok, First Mehl:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯

ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥

Naanak Saavan Jae Vasai Chahu Oumaahaa Hoe ||

O Nanak, when it rains in the month of Saawan, four are delighted:

ਮਲਾਰ ਵਾਰ (ਮਃ ੧) (੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੯  
Raag Malar Guru Nanak Dev

ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥

Naagaan Miragaan Mashheeeaan Raseeeaan Ghar Dhhan Hoe ||1||

The snake, the deer, the fish and the wealthy people who seek pleasure. ||1||

ਮਲਾਰ ਵਾਰ (ਮਃ ੧) (੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੯  
Raag Malar Guru Nanak Dev

ਮਃ ੧ ॥

Ma 1 ||

First Mehl:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯

ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥

Naanak Saavan Jae Vasai Chahu Vaeshhorraa Hoe ||

O Nanak, when it rains in the month of Saawan, four suffer the pains of separation:

ਮਲਾਰ ਵਾਰ (ਮਃ ੧) (੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੦  
Raag Malar Guru Nanak Dev

ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥

Gaaee Puthaa Niradhhanaa Panthhee Chaakar Hoe ||2||

The cow's calves, the poor, the travellers and the servants. ||2||

ਮਲਾਰ ਵਾਰ (ਮਃ ੧) (੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੦

Raag Malar Guru Nanak Dev

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯

ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ ॥

Thoo Sachaa Sachiaar Jin Sach Varathaaeiaa ||

You are True, O True Lord; You dispense True Justice.

ਮਲਾਰ ਵਾਰ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੧

Raag Malar Guru Nanak Dev

ਬੈਠਾ ਤਾੜੀ ਲਾਇ ਕਵਲੁ ਛਪਾਇਆ ॥

Baithaa Thaarree Laae Kaval Shhapaaeiaa ||

Like a lotus, You sit in the primal celestial trance; You are hidden from view.

ਮਲਾਰ ਵਾਰ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੧

Raag Malar Guru Nanak Dev

ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥

Brehamai Vaddaa Kehaae Anth N Paaeiaa ||

Brahma is called great, but even he does not know Your limits.

ਮਲਾਰ ਵਾਰ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੧

Raag Malar Guru Nanak Dev

ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥

Naa This Baap N Maae Kin Thoo Jaaeiaa ||

You have no father or mother; who gave birth to You?

ਮਲਾਰ ਵਾਰ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੨

Raag Malar Guru Nanak Dev

ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥

Naa This Roop N Raekh Varan Sabaaeiaa ||

You have no form or feature; You transcend all social classes.

ਮਲਾਰ ਵਾਰ (ਮਃ ੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੨

*Raag Malar Guru Nanak Dev*

ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥

Naa This Bhukh Piaas Rajaa Dhhaaeiaa ||

You have no hunger or thirst; You are satisfied and satiated.

ਮਲਾਰ ਵਾਰ (ਮਃ ੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੩

*Raag Malar Guru Nanak Dev*

ਗੁਰ ਮਹਿ ਆਪੁ ਸਮੋਇ ਸਬਦੁ ਵਰਤਾਇਆ ॥

Gur Mehi Aap Samoe Sabadh Varathaeiaa ||

You have merged Yourself into the Guru; You are pervading through the Word of Your Shabad.

ਮਲਾਰ ਵਾਰ (ਮਃ ੧) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੩

*Raag Malar Guru Nanak Dev*

ਸਚੇ ਹੀ ਪਤੀਆਇ ਸਚਿ ਸਮਾਇਆ ॥੨॥

Sachae Hee Patheaeae Sach Samaaeiaa ||2||

When he is pleasing to the True Lord, the mortal merges in Truth. ||2||

ਮਲਾਰ ਵਾਰ (ਮਃ ੧) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੩

*Raag Malar Guru Nanak Dev*

ਸਲੋਕ ਮਃ ੧ ॥

Salok Ma 1 ||

Shalok, First Mehl:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯

ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥

Vaidh Bulaeiaa Vaidhagee Pakarr Dtantolae Baanh ||

The physician was called in; he touched my arm and felt my pulse.

ਮਲਾਰ ਵਾਰ (ਮਃ ੧) (੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੪

*Raag Malar Guru Nanak Dev*

ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥

Bholaa Vaidh N Jaanee Karak Kalaejae Maahi ||1||

The foolish physician did not know that the pain was in the mind. ||1||

ਮਲਾਰ ਵਾਰ (ਮਃ ੧) (੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੪

*Raag Malar Guru Nanak Dev*

ਮਃ ੨ ॥

Ma 2 ॥

Second Mehl:

ਮਲਾਰ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੭੯

ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥

Vaidhaa Vaidh Suvaidh Thoo Pehilaan Rog Pashhaan ॥

O physician, you are a competent physician, if you first diagnose the disease.

ਮਲਾਰ ਵਾਰ (ਮਃ ੧) (੩) ਸ. (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੫

Raag Malar Guru Angad Dev

ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥

Aisaa Dhaaroo Lorr Lahu Jith Vannjai Rogaa Ghaan ॥

Prescribe such a remedy, by which all sorts of illnesses may be cured.

ਮਲਾਰ ਵਾਰ (ਮਃ ੧) (੩) ਸ. (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੫

Raag Malar Guru Angad Dev

ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥

Jith Dhaaroo Rog Outhiahi Than Sukh Vasai Aae ॥

Administer that medicine, which will cure the disease, and allow peace to come and dwell in the body.

ਮਲਾਰ ਵਾਰ (ਮਃ ੧) (੩) ਸ. (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੬

Raag Malar Guru Angad Dev

ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥

Rog Gavaaeihi Aapanaa Th Naanak Vaidh Sadhaae ॥2॥

Only when you are rid of your own disease, O Nanak, will you be known as a physician. ॥2॥

ਮਲਾਰ ਵਾਰ (ਮਃ ੧) (੩) ਸ. (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੬

Raag Malar Guru Angad Dev

ਪਉੜੀ ॥

Pourree ॥

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯

ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥

Brehamaa Bisan Mehaes Dhaev Oupaaeiaa ॥

Brahma, Vishnu, Shiva and the deities were created.

ਮਲਾਰ ਵਾਰ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੭

*Raag Malar Guru Angad Dev*

ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥

Brehamae Dhithae Baedh Poojaa Laaeiaa ॥

Brahma was given the Vedas, and enjoined to worship God.

ਮਲਾਰ ਵਾਰ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੭

*Raag Malar Guru Angad Dev*

ਦਸ ਅਵਤਾਰੀ ਰਾਮੁ ਰਾਜਾ ਆਇਆ ॥

Dhas Avathaaree Raam Raajaa Aaeiaa ॥

The ten incarnations, and Rama the king, came into being.

ਮਲਾਰ ਵਾਰ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੮

*Raag Malar Guru Angad Dev*

ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥

Dhaithaa Maarae Dhhaae Hukam Sabaaeiaa ॥

According to His Will, they quickly killed all the demons.

ਮਲਾਰ ਵਾਰ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੮

*Raag Malar Guru Angad Dev*

ਈਸ ਮਹੇਸੁਰੁ ਸੇਵ ਤਿਨੀ ਅੰਤੁ ਨ ਪਾਇਆ ॥

Ees Mehaesur Saev Thinhee Anth N Paaeiaa ॥

Shiva serves Him, but cannot find His limits.

ਮਲਾਰ ਵਾਰ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੮

*Raag Malar Guru Angad Dev*

ਸਚੀ ਕੀਮਤਿ ਪਾਇ ਤਖਤੁ ਰਚਾਇਆ ॥

Sachee Keemath Paae Thakhath Rachaaeiaa ॥

He established His throne on the principles of Truth.

ਮਲਾਰ ਵਾਰ (ਮਃ ੧) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੯

*Raag Malar Guru Angad Dev*

ਦੁਨੀਆ ਧੰਧੈ ਲਾਇ ਆਪੁ ਛੁਪਾਇਆ ॥

Dhuneeaa Dhhandhhai Laae Aap Shhapaaeiaa ॥

He enjoined all the world to its tasks, while He keeps Himself hidden from view.



ਮਲਾਰ ਵਾਰ (ਮਃ ੧) ੩:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੯ ਪੰ. ੧੯

*Raag Malar Guru Angad Dev*